



“ਸਾਡੀ ਸਖਤ ਮਿਹਨਤ ਦਾ ਵਧੇਰੇ ਸਤਿਕਾਰ” : ਸਫਾਈ ਕਰਮਚਾਰੀਆਂ ਨੇ ਕੋਵਿਡ-19 ਦੌਰਾਨ ਬਿਹਤਰ ਤਨਖਾਹ ਅਤੇ ਕੰਮ ਦੇ ਹਾਲਾਤ ਦੀ ਮੰਗ ਕਰਦਿਆਂ ਮੁਹਿੰਮ ਦੀ ਸ਼ੁਰੂਆਤ ਕੀਤੀ

ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਲੋਕਲ 2 ਨੇ **"Invisible to Essential"** ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਪ੍ਰਾਪਰਟੀ ਮਾਲਕਾਂ, ਪ੍ਰਬੰਧਕਾਂ ਅਤੇ ਸਫਾਈ ਠੇਕੇਦਾਰਾਂ ਨੂੰ ਸਫਾਈ ਕਰਮਚਾਰੀਆਂ ਦੀਆਂ ਕਾਰਜਕਾਰੀ ਸਥਿਤੀਆਂ ਵਿੱਚ ਤੁਰੰਤ ਸੁਧਾਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। **SEIU ਲੋਕਲ 2** ਪੂਰੇ ਕੈਨੇਡਾ ਵਿੱਚ **10,000** ਤੋਂ ਵੱਧ ਸਫਾਈ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ।

“ਮੈਨੂੰ ਕੰਮ ਕਰਨਾ ਪਏਗਾ ਹਾਲਾਂਕਿ ਇਹ ਮੇਰੀ ਆਪਣੀ ਸਿਹਤ ਲਈ ਬਹੁਤ ਵੱਡਾ ਜੋਖਮ ਹੈ,” ਬਰਨਬੀ, ਬੀ ਸੀ ਵਿੱਚ ਕੰਮ ਕਰ ਰਹੀ ਇੱਕ ਕਲੀਨਰ ਵਿਲਮਾ ਲੋਪੇਜ਼ ਨੇ ਕਿਹਾ। “ਅਸੀਂ ਜਨਤਾ ਲਈ ਇੱਕ ਮਹੱਤਵਪੂਰਨ ਸੇਵਾ ਪ੍ਰਦਾਨ ਕਰ ਰਹੇ ਹਾਂ ਅਤੇ ਸਾਡੀ ਮਿਹਨਤ ਲਈ ਵਧੇਰੇ ਸਤਿਕਾਰ ਦੇ ਹੱਕਦਾਰ ਹਾਂ।”

ਮੁਹਿੰਮ ਦੀਆਂ ਮੰਗਾਂ ਵਿੱਚ ਤੁਰੰਤ **\$2** ਪ੍ਰਤੀ ਘੰਟਾ ਵਾਧਾ ਸ਼ਾਮਲ ਹੈ; ਇਸ ਤੋਂ ਇਲਾਵਾ ਇਹ ਪੱਕਾ ਕਰਨਾ ਕਿ ਸਾਰੇ ਕਰਮਚਾਰੀਆਂ ਦਾ ਕੰਮ ਚਲਦਾ ਰਹੇਗਾ, ਬੰਦ ਨਹੀਂ ਹੋਏਗਾ; ਅਤੇ ਇਹ ਸੁਨਿਸ਼ਚਿਤ ਕਰਨਾ ਕਿ ਸਾਰੇ ਕਲੀਨਰ ਲੋੜੀਂਦੀ ਸਿਖਲਾਈ ਅਤੇ ਪਰਸਨਲ ਪ੍ਰੋਟੈਕਟ ਉਪਕਰਣ (ਪੀਪੀਈ) ਨਾਲ ਸੁਰੱਖਿਅਤ ਤਰੀਕੇ ਨਾਲ ਕੰਮ ਕਰ ਰਹੇ ਹਨ।

ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਬਹੁਤ ਸਾਰੇ ਅਦਿੱਖ ਸਫਾਈ ਕਰਮਚਾਰੀ ਸੁਰੱਖੀਆਂ ਵਿੱਚ ਆ ਗਏ ਹਨ। ਇਸ ਦੇ ਬਾਵਜੂਦ, ਕਲੀਨਰ ਸਾਡੇ ਸਮਾਜ ਵਿੱਚ ਸਭ ਤੋਂ ਘੱਟ ਤਨਖਾਹ ਅਤੇ ਪ੍ਰਸ਼ੰਸਾ ਲੈਣ ਵਾਲੇ ਕਾਮਿਆਂ ਵਿੱਚ ਸ਼ਾਮਲ ਹਨ। ਜੇਨੀਟਰਾਂ ਦਾ ਕਹਿਣਾ ਹੈ ਕਿ ਹਰ ਵਰਕਰ ਨੂੰ ਖਰਚੇ ਕੱਢਣ ਜੋਗੀ ਤਨਖਾਹ, ਨੌਕਰੀ ਦੀ ਸੁਰੱਖਿਆ ਅਤੇ ਸਿਹਤ ਦੀ ਸਹੀ ਸੁਰੱਖਿਆ ਲਈ ਅਦਾਇਗੀ ਦੀ ਜ਼ਰੂਰਤ ਹੁੰਦੀ ਹੈ।

ਸਲਿਮ ਗੋਡੀਅਨ ਦੇਸ਼ ਦੀ ਰਾਜਧਾਨੀ ਵਿੱਚ ਸਿਟੀ ਹਾਲ ਨੂੰ ਸਾਫ਼ ਕਰਦਾ ਹੈ। “ਘੱਟੋ ਘੱਟ ਹੁਣ ਸਮਾਜ ਸਮਝਦਾ ਹੈ ਕਿ ਅਸੀਂ ਕਿੰਨੇ ਮਹੱਤਵਪੂਰਨ ਅਤੇ ਜ਼ਰੂਰੀ ਹਾਂ,” ਉਹ ਕਹਿੰਦਾ ਹੈ। “ਅਸੀਂ ਉਹ ਲੋਕ ਹਾਂ ਜੋ ਆਪਣੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਾਂ। ਮੈਂ ਲਗਾਤਾਰ ਐਲੀਵੇਟਰ ਬਟਨਾਂ, ਡੋਰਨੌਬਲਜ਼ ਤੇ ਕੀਟਾਨੂਆਂ ਦੇ ਫੈਲਣ ਤੋਂ ਰੋਕਣ ਲਈ ਸਖਤ ਮਿਹਨਤ ਕਰ ਰਿਹਾ ਹਾਂ।”



ਸਫਾਈ ਕਰਮਚਾਰੀਆਂ ਨੂੰ ਲੇ ਓਫ, ਘੱਟ ਤਨਖਾਹ, ਅਤੇ ਕੋਵੀਡ -19 ਦੇ ਸਿਹਤ ਪ੍ਰਭਾਵਾਂ ਦੇ ਤੀਹਰੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਸਾਡੇ ਜ਼ਰੂਰੀ ਕੰਮ ਦੇ ਸਥਾਨ ਖੁੱਲ੍ਹੇ ਰਹਿਣ ਜਿਵੇਂ ਕਿ ਸਿਹਤ ਸਹੂਲਤਾਂ, ਜਨਤਕ ਆਵਾਜਾਈ ਪ੍ਰਣਾਲੀਆਂ, ਹਵਾਈ ਅੱਡੇ, ਖਰੀਦਦਾਰੀ ਦੀਆਂ ਮਹੱਤਵਪੂਰਨ ਥਾਵਾਂ, ਕਚਹਿਰੀਆਂ, ਮੋਰਚਿਆਂ, ਪਾਰਸਲ ਸਪੁਰਦਗੀ ਦੀਆਂ ਸਹੂਲਤਾਂ, ਪੁਲਿਸ ਸਟੇਸ਼ਨ, ਦਫਤਰਾਂ ਦੀਆਂ ਇਮਾਰਤਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ। ਜਦੋਂ ਵਾਰੀ ਆਏਗੀ ਉਧੇ ਜਨਤਾ ਦੀ ਵਾਪਸੀ ਲਈ ਸਾਰੀਆਂ ਇਮਾਰਤਾਂ ਦੀ ਡੂੰਗੀ ਸਫਾਈ ਵੀ ਇਹਨਾਂ ਨੂੰ ਹੀ ਕਰਨਾ ਪੈਂਦੀ ਹੈ। ਇਨ੍ਹਾਂ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ ਜਿਥੇ ਸਾਡੇ ਬੱਚੇ ਪੜ੍ਹਨ ਜਾਂਦੇ ਹਨ ਹਨ।

ਸਫਾਈ ਕਰਮਚਾਰੀਆਂ ਦੀ ਯੂਨੀਅਨ ਸੰਕਟ ਦੀ ਸ਼ੁਰੂਆਤ ਤੋਂ ਹੀ ਮਾਲਕਾਂ ਨਾਲ ਸੰਪਰਕ ਕਰ ਰਹੀ ਹੈ, ਇਹ ਸੁਨਿਸ਼ਚਿਤ ਕਰਦਿਆਂ ਕਿ ਸਾਰੇ ਲੋੜੀਂਦੇ ਸੁਰੱਖਿਆ ਉਪਾਅ ਪੂਰੇ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਮਾਲਕਾਂ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ ਜਿਸ ਵਿੱਚ ਸਰਕਾਰ ਦੀ ਮਾਸਕ ਤੇ ਨਵੀਂ ਸਤਿਥੀ ਦਾ ਜ਼ਿਕਰ ਕੀਤਾ ਗਿਆ ਹੈ।

“ਲੋਕ ਕਹਿੰਦੇ ਹਨ ਕਿ ਅਸੀਂ ਮਹੱਤਵਪੂਰਨ ਹਾਂ, ਪਰ ਕੀ ਉਹ ਸਚਮੁੱਚ ਸਾਡੇ ਨਾਲ ਅਜਿਹਾ ਪੇਸ਼ ਆਉਂਦੇ ਹਨ?” ਗੋਡੀਓਨ ਕਹਿੰਦਾ ਹੈ।

ਕੁਝ ਹੀ ਦਿਨਾਂ ਵਿੱਚ, ਜੇਨੀਟਰਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਵਾਲੀ ਇਕ ਪਬਲਿਕ ਪਟੀਸ਼ਨ ਨੂੰ ਇਕ ਹਜ਼ਾਰ ਤੋਂ ਵੱਧ ਦਸਤਖਤ ਮਿਲ ਗਏ ਹਨ। ਵਧੇਰੇ ਜਾਣਕਾਰੀ ਵਾਸਤੇ ਇਸ ਵੈਬਸਾਈਟ ਤੇ ਪਹੁੰਚਿਆ ਜਾ ਸਕਦਾ ਹੈ:

<https://www.justiceforjanitors.ca/campaigns/from-invisible-to-essential/>

SEIU ਲੋਕਲ 2 ਨੇਵਾ ਸਕੋਸ਼ੀਆ, ਉਨਟਾਰੀਓ, ਅਲਬਰਟਾ, ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਫਾਈ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ।



2600 Skymark Ave.
Bldg 2, Suite 200
Mississauga, ON L4W 5B2
1-800-663-6841 · 905-602-7477
Fax 905-602-7476

572 Arthur St. W.
P.O. Box 32001
Thunder Bay, ON P7E 0A1
1-888-887-5343 · 807-473-9651
Fax 807-473-3632

331 Cooper St.
Suite 503
Ottawa, ON K2P 0G5
613-567-3528
Fax 613-567-0924

7820 Edmonds St.
Suite 301
Burnaby, BC V3N 1B8
604-540-7774
Fax 604-540-7779

163 Wyse Road,
Lower Level
Dartmouth, NS B3A 1M5
902-455-1095
Fax 902-455-1855